


ਆਪਣੇ ਮੈਮੋਗ੍ਰਾਮ ਲਈ ਤਿਆਰੀ ਕਰਨਾ

ਬੀ ਸੀ ਕੈਂਸਰ ਬਰੈੱਸਟ ਸਕਰੀਨਿੰਗ, ਮੈਮੋਗ੍ਰਾਫੀ ਦੀਆਂ ਅਪੋਇੰਟਮੈਂਟਾਂ ਦੌਰਾਨ ਮਰੀਜ਼ਾਂ ਅਤੇ ਹੈਲਥਕੇਅਰ ਪ੍ਰਦਾਨ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

✓ ਇਹ ਕਰੋ



ਸਰੀਰਕ ਫਾਸਲਾ ਰੱਖੋ:

ਕਿਰਪਾ ਕਰਕੇ ਹੋਰਨਾਂ ਤੋਂ ਘੱਟੋ ਘੱਟ 2 ਮੀਟਰ ਦਾ ਫਾਸਲਾ ਰੱਖੋ। ਸਰੀਰਕ ਫਾਸਲੇ ਵਿਚ ਮਦਦ ਕਰਨ ਲਈ, ਸਕਰੀਨਿੰਗ ਸੈਂਟਰ ਉਡੀਕ ਕਰਨ ਵਾਲੇ ਏਰੀਏ ਦੀ ਤਰਤੀਬ ਬਦਲਣਗੇ ਅਤੇ ਮਰੀਜ਼ਾਂ ਵਿਚਕਾਰ ਜ਼ਿਆਦਾ ਸਮਾਂ ਦੇਣਗੇ।



ਮਾਸਕ ਪਾਉ:

ਜੇ ਤੁਹਾਡੇ ਕੋਲ ਮੂੰਹ 'ਤੇ ਪਾਉਣ ਵਾਲਾ ਮਾਸਕ ਹੋਵੇ (ਸਰਜੀਕਲ ਜਾਂ ਘਰ ਬਣਾਇਆ) ਤਾਂ ਤੁਸੀਂ ਇਹ ਪਾ ਕੇ ਆਪਣੀ ਅਪੋਇੰਟਮੈਂਟ 'ਤੇ ਆ ਸਕਦੇ ਹੋ। ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਲਈ ਤੁਹਾਡੀ ਟੈਕਨੋਲੋਜਿਸਟ ਨੇ ਨਿੱਜੀ ਹਿਫਾਜ਼ਤ ਦਾ ਸਾਜ਼-ਸਾਮਾਨ (ਪੀ ਪੀ ਈ) ਪਾਇਆ ਹੋਵੇਗਾ।



ਜਰਾਸੀਮਾਂ ਤੋਂ ਮੁਕਤ ਰਹਿਣ ਵਿਚ ਸਾਡੀ ਮਦਦ ਕਰੋ:

ਹੱਥਾਂ ਦੀ ਚੰਗੀ ਸਫਾਈ ਲਈ ਮੌਜੂਦ ਹੈਂਡ ਸੈਨੀਟਾਈਜ਼ਰ ਅਤੇ/ਜਾਂ ਹੱਥ ਧੋਣ ਵਾਲੇ ਸਟੇਸ਼ਨਾਂ ਦੀ ਵਰਤੋਂ ਕਰੋ। ਮੈਮੋਗ੍ਰਾਫੀ ਦਾ ਸਾਜ਼-ਸਾਮਾਨ ਅਤੇ ਜਾਂਚ ਕਰਨ ਵਾਲੇ ਕਮਰੇ ਅਕਸਰ ਸਾਫ ਅਤੇ ਸੈਨੀਟਾਈਜ਼ਡ ਕੀਤੇ ਜਾਣਗੇ।

✗ ਇਹ ਨਾ ਕਰੋ



ਰੁਕੋ!

ਬੀਮਾਰ ਹੋਣ 'ਤੇ ਆਪਣੀ ਅਪੋਇੰਟਮੈਂਟ 'ਤੇ ਆਉਣਾ:

ਘਰ ਰਹੋ ਅਤੇ ਆਪਣੀ ਅਪੋਇੰਟਮੈਂਟ ਦੁਬਾਰਾ ਬਣਾਉਣ ਲਈ ਸਾਨੂੰ ਫੋਨ ਕਰੋ।



ਨਹੀਂ!

ਆਪਣੀ ਅਪੋਇੰਟਮੈਂਟ 'ਤੇ ਹੋਰਨਾਂ ਨੂੰ ਲੈ ਕੇ ਆਉਣਾ:

ਜੇ ਸੰਭਵ ਹੋਵੇ ਤਾਂ ਕਿਰਪਾ ਕਰਕੇ ਇਕੱਲੇ ਆਉ।



ਉਡੀਕ ਕਰੋ!

ਆਪਣੀ ਅਪੋਇੰਟਮੈਂਟ 'ਤੇ ਬਹੁਤ ਪਹਿਲਾਂ ਆਉਣਾ:

ਕਿਰਪਾ ਕਰਕੇ ਅਪੋਇੰਟਮੈਂਟ ਤੋਂ 5 ਨਾਲੋਂ ਜ਼ਿਆਦਾ ਮਿੰਟ ਪਹਿਲਾਂ ਨਾ ਆਉ।